

ਗਲੀਲ ਦੇ ਉੱਤਰ ਵਿਚ

ਬਾਈਬਲ ਪਾਠ #5

IV. ਪਹਿਲੇ ਤੋਂ ਦੂਜੇ ਪਸਹ ਤਕ (ਚੱਲਦਾ)।

ਦ. ਯਹੁਦੀਆ ਤੋਂ ਗਲੀਲ ਵਿਚ ਜਾਣਾ।

1. ਜਾਣ ਦੇ ਕਾਰਣ (ਮੱਤੀ 4: 12; ਮਰਕੁਸ 1: 14; ਲੂਕਾ 3: 19, 20; ਯੂਹੰਨਾ 4: 1-3)।

2. ਸਾਮਰੀਆ ਦੀ ਘਟਨਾ (ਯੂਹੰਨਾ 4: 4-42)।

3. ਗਲੀਲ ਵਿਚ ਪਹੁੰਚਣਾ (ਲੂਕਾ 4: 14; ਯੂਹੰਨਾ 4: 43-45)।

ਸ. ਗਲੀਲ ਵਿਚ ਯਿਸੂ ਦੀ ਸਿੱਖਿਆ ਦਾ ਇਕ ਆਮ ਵੇਰਵਾ (ਮੱਤੀ 4: 17; ਮਰਕੁਸ 1: 4, 15; ਲੂਕਾ 4: 15, 16)।

ਹ. ਕਾਨਾ ਵਿਚ ਦੂਜਾ ਮੋਅਜਜਾ (ਯੂਹੰਨਾ 4: 46-54)।

ਕ. ਕਫਰਨਾਹੂਮ ਤੋਂ ਗਲੀਲ ਵਿਚ ਜਾਣਾ (ਮੱਤੀ 4: 13-16)।

ਖ. ਚਾਰ ਮਛੈਰਿਆਂ ਨੂੰ ਬੁਲਾਉਣਾ (ਮੱਤੀ 4: 18-22; ਮਰਕੁਸ 1: 16-20; ਲੂਕਾ 5: 1-11)।

ਜਾਣ ਪਛਾਣ

ਜਿਵੇਂ ਕਿ ਯੂਹੰਨਾ ਨੇ ਲਿਖਿਆ ਹੈ, ‘‘ਸਭ ਗੱਲਾਂ ਦਾ ਪਹਿਲੀ ਵਾਰ’’ ਪਾਠ ਯਰੂਸਲਮ ਅਤੇ ਯਹੁਦੀਆਂ ਵਿਚ ਯਿਸੂ ਦੀ ਸ਼ੁਰੂਆਤੀ ਸੇਵਕਾਈ ਬਾਰੇ ਸੀ। ਇਸ ਪਾਠ ਵਿਚ, ਦਿੱਥ ਬਦਲ ਕੇ ਗਲੀਲ ਦੇ ਉੱਤਰ ਵੱਲ ਚਲਾ ਜਾਂਦਾ ਹੈ। ਖੁਸ਼ਬਰੀ ਦੇ ਸਹਿਦਰਸੀ ਵਿਰਤਾਂਤਾਂ (ਮੱਤੀ, ਮਰਕੁਸ, ਅਤੇ ਲੂਕਾ) ਵਿਚ ਲਗਭਗ ਡੇਢ ਸਾਲ ਚੱਲੀ ‘‘ਮਹਾਨ ਗਲੀਲੀ ਸੇਵਕਾਈ’’ ਤੇ ਅਧਿਕ ਕੇਂਦ੍ਰਿਤ ਕੀਤਾ ਗਿਆ ਹੈ। ਇਸ ਪਾਠ ਵਿਚ ਉਸ ਸੇਵਕਾਈ ਨਾਲ ਜੁੜੀ ਤਿਆਰੀ ਦੀਆਂ ਗੱਲਾਂ ਤੇ ਧਿਆਨ ਦਿੱਤਾ ਜਾਵੇਗਾ।

ਉੱਤਰ ਵੱਲ ਜਾਣ ਦਾ ਸਮਾਂ

(ਮੱਤੀ 4:12; ਮਰਕੁਸ 1:14; ਲੂਕਾ 3:19, 20; ਯੂਹੰਨਾ 4:1-4)

ਯਿਸੂ ਅਤੇ ਉਸਦੇ ਚੇਲੇ ਯੂਹੰਨਾ ਬਧਤਿਸਮਾ ਦੇਣ ਵਾਲੇ ਤੋਂ ਵੀ ਵੱਧ ਲੋਕਾਂ ਨੂੰ ਸਿੱਖਿਆ ਦੇ ਕੇ ਬਧਤਿਸਮਾ ਦਿੰਦੇ ਹੋਏ ਯਹੁਦੀਆਂ ਵਿਚ ਆਪਣੀ ਖੁਸ਼ੀ ਮਨਾ ਰਹੇ ਸਨ (ਯੂਹੰਨਾ 3: 22, 26; 4: 1)। ਆਪਣੀ ਕਾਮਯਾਬੀ ਦੇ ਸਿਖਰ ਤੇ ਪਹੁੰਚਣ ਤਕ ਯਿਸੂ ਨੇ ਫੈਸਲਾ ਕੀਤਾ ਕਿ ਯਹੁਦੀਆਂ ਨੂੰ ਛੱਡ ਕੇ ਗਲੀਲ ਵਿਚ ਵਾਪਸ ਜਾਣ ਦਾ ਸਹੀ ਢੁਕਵਾਂ ਸਮਾਂ ਹੈ। ਇਸ ਖਾਸ ਸਮੇਂ ਲਈ ਦੋ ਤਥਾਂ ਦਾ ਯੋਗਦਾਨ ਸੀ।

ਮੱਤੀ ਅਤੇ ਮਰਕੁਸ ਨੇ ਇਹ ਫੈਸਲਾ ਲੈਣ ਦਾ ਇਕ ਕਾਰਣ ਦਿੱਤਾ ਹੈ। ਮੱਤੀ 4: 12, ਕਹਿੰਦਾ ਹੈ ਕਿ ‘‘ਜਦ ਉਸ ਨੇ ਇਹ ਸੁਣਿਆ ਕਿ ਯੂਹੰਨਾ ਫੜਵਾ ਦਿੱਤਾ ਗਿਆ ਹੈ [ਹੋਰੋਦੇਸ ਦੇ ਹੱਥ]’’ ਤਾਂ ਉਹ ਗਲੀਲ ਨੂੰ ਚਲਿਆ ਗਿਆ’’ (ਵੇਖੋ ਮਰਕੁਸ 1: 14)। ਹੋਰੋਦੇਸ ਟੈਟਾਰਕ (ਚੌਥੇ ਹਿੱਸੇ ਦਾ ਹਾਕਮ), ਇਕ ਭਤੀਜੀ ਅਤੇ ਆਪਣੇ ਭਰਾ ਫਿਲਿਪਸ ਦੀ ਪਤਨੀ ਹੋਰੋਦਿਆਸ ਨਾਲ ਰਹਿ ਰਿਹਾ

ਸੀ² ਬਪਤਿਸਮਾ ਦੇਣ ਵਾਲੇ ਮਿੱਤਰ ਯੂਹੰਨਾ ਨੇ ਹੋਰੋਦੇਸ ਨੂੰ ਆਖਿਆ ਸੀ ਕਿ ‘‘ਇਸ ਨੂੰ ਰੱਖਣਾ ਤੈਨੂੰ ਯੋਗ ਨਹੀਂ ਹੈ’’ (ਮੱਤੀ 14:4)। ਇਸ ਤੋਂ ਹੋਰੋਦਿਆਸ ਚਿੜ ਗਈ ਸੀ ਅਤੇ ਉਸ ਨੇ ਹੋਰੋਦੇਸ ਉੱਤੇ ਯੂਹੰਨਾ ਨੂੰ ਗਿਫ਼ਤਾਰ ਕਰਨ ਦਾ ਦਬਾਅ ਪਾਇਆ ਸੀ (ਮਰਕੁਸ 6: 17-19)। ਇਸ ਹਾਕਮ ਨੇ ‘‘ਯੂਹੰਨਾ ਨੂੰ ਕੈਦ ਵਿਚ ਪਾ ਦਿੱਤਾ’’ ਸੀ (ਲੂਕਾ 3:20)।

ਇਹ ਪੜ੍ਹ ਕੇ ਕਿ ਯੂਹੰਨਾ ਦੇ ਫੜਵਾਏ ਜਾਣ ਦੇ ਬਾਅਦ ਯਿਸੂ ਗਲੀਲ ਵਿਚ ਚਲਿਆ ਗਿਆ, ਤੁਹਾਨੂੰ ਲਗ ਸਕਦਾ ਹੈ ਕਿ ਉਹ ਹੋਰੋਦੇਸ ਤੋਂ ਬਚਣਾ ਚਾਹੁੰਦਾ ਸੀ, ਕਿਉਂਕਿ ਉਹ ਜਾਣ ਗਿਆ ਸੀ ਕਿ ਹੋਰੋਦੇਸ ਉਸ ਨੂੰ ਕੈਦ ਕਰਨਾ ਚਾਹੁੰਦਾ ਸੀ। ਪਰ ਅਸਲ ਵਿਚ ਮਸੀਹ ਹੋਰੋਦੇਸ ਦੇ ਇਲਾਕੇ ਵਿਚ ਹੀ ਜਾ ਰਿਹਾ ਸੀ (ਵੇਖੋ ਲੂਕਾ 23:6, 7)। ਤਾਂ ਫਿਰ ਯੂਹੰਨਾ ਦੀ ਗਿਰਫ਼ਤਾਰੀ ਦੇ ਬਾਅਦ ਯਿਸੂ ਨੇ ਗਲੀਲ ਵਿਚ ਜਾਣ ਦੀ ਛੇਤੀ ਕਿਉਂ ਕੀਤੀ? ਕਈਆਂ ਦਾ ਖਿਆਲ ਹੈ ਕਿ ਯਿਸੂ ਉਸ ਇਲਾਕੇ ਵਿਚ ਯੂਹੰਨਾ ਦੇ ਚੇਲਿਆਂ ਨੂੰ ਦਲੇਗੀ ਦੇਣ ਲਈ ਉੱਤਰ ਵੱਲ ਜਾ ਰਿਹਾ ਸੀ,³ ਤਾਂ ਜੋ ਉਹ ਖਿੰਡ ਨਾ ਜਾਣ।

ਯੂਹੰਨਾ ਨੇ ਇਕ ਹੋਰ ਕਾਰਣ ਦੱਸਿਆ ਹੈ ਕਿ ਮਸੀਹ ਨੂੰ ਯਹੂਦੀਆ ਤੋਂ ਜਾਣਾ ਢੁਕਵਾਂ ਕਿਉਂ ਲੱਗਾ: ‘‘ਫਿਰ ਜਦ ਪ੍ਰਭੂ ਨੂੰ ਪਤਾ ਚੱਲਿਆ ਕਿ ਫ਼ਰੀਸੀਆਂ ਨੇ ਸੁਣਿਆ ਹੈ ਕਿ ਯਿਸੂ ਯੂਹੰਨਾ ਤੋਂ ਵੱਧ ਚੇਲੇ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ। ... ਤਦ ਉਹ ਯਹੂਦੀਆ ਨੂੰ ਛੱਡ ਫਿਰ ਗਲੀਲ ਨੂੰ ਚਲਿਆ ਗਿਆ’’ (ਯੂਹੰਨਾ 4: 1-3)। ਯਿਸੂ ਫ਼ਰੀਸੀਆਂ ਨਾਲ, ਘੱਟੋ ਘੱਟੋ ਥੋੜ੍ਹੀ ਦੇਰ ਲਈ ਹੀ ਸਹੀ, ਸਿੱਧੇ ਟਕਰਾਅ ਤੋਂ ਬਚਣਾ ਚਾਹੁੰਦਾ ਸੀ, ਇਸ ਲਈ ਉਹ ਉੱਚੋਂ, ਜਿੱਥੇ ਉਨ੍ਹਾਂ ਦਾ ਪ੍ਰਭਾਵ ਵੱਧ ਸੀ, ਚਲਿਆ ਗਿਆ। ਯਹੂਦੀਆ ਵਿਚ ਲਗਭਗ ਇਕ ਸਾਲ ਰਹਿਣ ਦੇ ਬਾਅਦ, ਯੂਹੰਨਾ ਆਪਣੇ ਚੇਲਿਆਂ ਨਾਲ ‘‘ਮੁੜ ਗਲੀਲ ਨੂੰ ਚਲਿਆ ਗਿਆ’’ (ਯੂਹੰਨਾ 4: 3)।⁴

ਅਰਾਮ ਕਰਨ ਲਈ ਰੁਕਣਾ (ਯੂਹੰਨਾ 4:4-42)

ਯਹੂਦੀਆ ਤੋਂ ਗਲੀਲ ਜਾਣ ਦਾ ਸਿੱਧਾ ਰਸਤਾ, ਸਾਮਰੀਆ ਵਿੱਚੋਂ ਹੋ ਕੇ ਜਾਂਦਾ ਸੀ,⁵ ਪਰ ਵਧੇਰੇ ਯਹੂਦੀ ਸਾਮਰੀਆਂ ਤੋਂ ਆਪਣੀ ਨਾਪਸੰਦਰੀ ਕਾਰਣ, ਯਹੂਦੀਆ ਤੋਂ ਗਲੀਲ ਨੂੰ ਜਾਣ ਲਈ ਉੱਪਰੋਂ ਪ੍ਰਿਮ ਕੇ ਜਾਂਦੇ ਸਨ, ਭਾਵ ਉਹ ਪੂਰਬ ਤੋਂ ਹੁੰਦੇ ਹੋਏ, ਯਰਦਨ ਦਰਿਆ ਨੂੰ ਪਾਰ ਕਰਕੇ ਪੂਰਬੀ ਕੰਢੇ ਤੋਂ ਹੁੰਦੇ ਹੋਏ ਗਲੀਲ ਵਿਚ ਪਹੁੰਚਦੇ ਸਨ। ਫਿਰ ਵੀ ਯਿਸੂ ਸਾਮਰੀਆ ਤੋਂ ਹੋ ਕੇ ਸਿੱਧੇ ਉੱਤਰ ਵੱਲ ਗਿਆ।

ਯੂਹੰਨਾ ਨੇ ਲਿਖਿਆ ਹੈ ਕਿ ਮਸੀਹ ਨੂੰ ‘‘ਸਾਮਰੀਆ ਤੋਂ ਹੋ ਕੇ ਜਾਣਾ ਜ਼ਰੂਰੀ ਸੀ’’ (ਯੂਹੰਨਾ 4:4;)। ਹੋ ਸਕਦਾ ਹੈ ਕਿ ਉਸ ਦਾ ਇਸ ਮਾਰਗ ਤੋਂ ‘‘ਜਾਣਾ ਜ਼ਰੂਰੀ’’ ਇਸ ਲਈ ਹੋਵੇ ਕਿ ਉਹ ਜਲਦੀ ਵਿਚ ਸੀ। ਸਿੱਧੇ ਮਾਰਗ ਵਿਚ ਜਾ ਕੇ ਉਸ ਦਾ ਤਿੰਨ ਦਿਨ ਦੇ ਸਫਰ ਦਾ ਸਮਾਂ ਬਚ ਸਕਦਾ ਸੀ। ਪਰ ਤੱਥ ਕਿ ਉਹ ਕਈ ਦਿਨ ਸਾਮਰੀਆ ਵਿਚ ਰੁਕਿਆ ਰਿਹਾ (ਯੂਹੰਨਾ 4:40), ਇਸ ਨੂੰ ਅੰਭਵ ਬਣਾ ਦਿੰਦਾ ਹੈ। ਇਹ ਵੱਧ ਸੰਭਾਵਨਾ ਹੈ ਕਿ ਸਾਮਰੀਆ ਨਾਲ ਬਣਾਉਣ ਲਈ ਉਸ ਦਾ ‘‘ਜਾਣਾ ਜ਼ਰੂਰੀ’’ ਸੀ। ਜਿੱਥੇ ਯਹੂਦੀ ਦੋਗਲੀ ਕੌਮ ਨੂੰ ਨਫਰਤ ਕਰਦੇ ਸਨ, ਉੱਥੇ ਯਿਸੂ ਨੇ ‘‘ਵਾਢੀ ਲਈ ਪੱਕ ਚੁੱਕੇ’’ ਖੇਤਾਂ ਨੂੰ ਵੇਖਿਆ (ਯੂਹੰਨਾ 4:35)।

ਸਾਮਰੀਆ ਦੇ ਕੇਂਦਰ ਵਿਚ, ਯਿਸੂ ਦੀ ਮੁਲਾਕਾਤ ਖੂਹ ਤੇ ਇਕ ਔਰਤ ਨਾਲ ਹੋਈ, ਜੋ ਮਸੀਹ ਦੀ ਸੇਵਕਾਈ ਵਿਚ ਹੋਣ ਵਾਲਾ ਸਭ ਤੋਂ ਸ਼ਾਨਦਾਰ ਮੌਜਜ਼ਾ ਹੈ। ਉਸ ਔਰਤ ਨਾਲ ਯਿਸੂ ਦੀ ਗੱਲਬਾਤ ਨੂੰ ਕਿਸੇ ਅਧਰਸੀ ਆਦਮੀ ਨੂੰ ਵਿਸਵਾਸ ਵਿਚ ਲਿਆਉਣ ਲਈ ਮਾਡਲ ਦੇ ਰੂਪ ਵਿਚ ਅਧਿਐਨ ਕੀਤਾ ਜਾਂਦਾ ਹੈ ਕਿ ਕਿਵੇਂ ਉਸ ਨੇ ਉਸ ਔਰਤ ਨਾਲ ਸੰਪਰਕ ਕੀਤਾ, ਕਿਵੇਂ ਉਸ ਵਿਚ ਰੁਚੀ ਜਗਾਈ, ਕਿਵੇਂ ਉਸ ਦੀ ਗਲਤੀ ਸੁਧਾਰੀ, ਕਿਵੇਂ ਉਸ ਨੇ ਉਸ ਦੀ ਨਵੀਂ ਸੱਚਾਈ ਵਿਚ ਅਗਵਾਈ ਕੀਤੀ, ਕਿਵੇਂ ਉਸ ਦਾ ਪਾਪ ਜਤਾਇਆ ਅਤੇ ਖਾਸ ਕਰਕੇ ਕਿਵੇਂ ਉਸ ਦੇ ਮਨ ਵਿਚ ਵਿਸ਼ਵਾਸ ਪੈਦਾ ਕੀਤਾ।

ਇਸ ਵਿਚ ਸੰਪਰਕ ਦੇ ਨਤੀਜੇ ਵਜੋਂ, ਮਸੀਹ ਨੂੰ ਸਾਰੇ ਨਗਰ ਦੇ ਲੋਕਾਂ ਨੂੰ ਸਿਖਾਉਣ ਦਾ ਮੌਕਾ ਮਿਲਿਆ। ‘‘... ਉਸ ਦੇ ਵਚਨ ਦੇ ਕਾਰਣ ਹੋਰ ਵੀ ਬਖੇਰਿਆਂ ਨੇ ਨਿਹਚਾ ਕੀਤੀ’’ (ਯੂਹੰਨਾ 4:41)।

ਗਲੀਲ ਵਿਚ ਕੰਮ ਸ਼ੁਰੂ ਕਰਨਾ

(ਮੱਤੀ 4:13-17; ਮਰਕੁਸ 1:14, 15; ਲੂਕਾ 4:14, 15; ਯੂਹੰਨਾ 4:43-54)

ਸਾਮਰੀਆਂ ਦੇ ਨਾਲ ਕਈ ਦਿਨ ਰਹਿਣ ਦੇ ਬਾਅਦ, ਜਿਸੂ ਅਤੇ ਉਹਦੇ ਚੇਲੇ ਐਸਡ੍ਰੋਲੇਨ ਦੀ ਢੂਣ ਵਿੱਚੋਂ ਹੁੰਦੇ ਹੋਏ ਉੱਪਰ ਵੱਲ ਚੱਲੇ ਗਏ। ਅੰਤ ਵਿਚ ਉਹ ਦੱਖਣੀ ਗਲੀਲ ਦੀਆਂ ਪਹਾੜੀਆਂ ਵਿਚ ਜਾ ਪਹੁੰਚੇ। ਮਸੀਹ ਨੇ ਇਸ ਖੇਤਰ ਵਿਚ ਆਪਣਾ ਸਭ ਤੋਂ ਵੱਡਾ ਕੰਮ ਕਰਨਾ ਸੀ।

ਉਸ ਸਮੇਂ ਯਹੁਸ਼ਲਮ ਅਤੇ ਯਹੂਦੀਆ, ਯਹੂਦੀ ਮਤ ਦੇ ਗੜ੍ਹ ਸਨ, ਤਾਂ ਫਿਰ ਜਿਸੂ ਨੇ ਗਲੀਲ ਵਿਚ ਆਪਣੀ ਕੋਸ਼ਿਸ਼ ਕਿਉਂ ਕੌਂਦਿਤ ਕੀਤੀ? ਇਸ ਦੇ ਤਿੰਨ ਸੰਭਵ ਕਾਰਣ ਹਨ: (1) ਜਿਸੂ ਦਾ ਪਾਲਣ ਪੋਸ਼ਨ ਗਲੀਲ ਵਿਚ ਹੋਇਆ ਸੀ, ਇਸ ਲਈ ਉਹ ਇਸ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ; (2) ਗਲੀਲ ਸੰਘਣੀ ਅਬਾਦੀ ਵਾਲਾ ਖੇਤਰ ਸੀ; ਅਤੇ (3) ਆਮ ਕਰਕੇ, ਧਾਰਮਿਕ ਰਵਾਇਤਾਂ ਨਾਲ ਬਹੁਤੇ ਨਾ ਜੁੜੇ ਹੋਣ ਦੇ ਕਾਰਣ ਯਹੂਦੀਆਂ ਦੇ ਮੁਕਾਬਲੇ ਵਿਚ ਗਲੀਲੀ ਲੋਕਾਂ ਨੇ ਉਹ ਨੂੰ ਛੇਤੀ ਕਬੂਲ ਕਰਨਾ ਸੀ। ਯਹੂਦਾ ਦੇ ਇਲਾਵਾ ਸਾਰੇ ਚੇਲੇ ਗਲੀਲੀ ਸਨ।

ਗਰਮਜੋਸ਼ੀ ਨਾਲ ਸਵਾਗਤ

ਯਹੂਦੀਆ ਵਿਚ ਜਿਸੂ ਦੀ ਸੇਵਕਾਈ ਦੀ ਖੁਬਰ ਉਸ ਦੇ ਅੱਗੇ ਅੱਗੇ ਚੱਲਦੀ ਸੀ। ਯੂਹੰਨਾ 4:45 ਕਹਿੰਦਾ ਹੈ, ਜਦ ਉਹ ਗਲੀਲ ਵਿਚ ਆਇਆ, ਤਾਂ ਗਲੀਲੀ ਖੁਸ਼ੀ ਨਾਲ ਉਸ ਨੂੰ ਮਿਲੇ; ਕਿਉਂਕਿ ਜਿੰਨੇ ਕੰਮ ਉਸ ਨੇ ਯਹੁਸ਼ਲਮ ਵਿਚ ਪਰਥ ਦੇ ਸਮੇਂ ਕੀਤੇ ਸਨ, ਉਨ੍ਹਾਂ ਨੇ ਉਨ੍ਹਾਂ ਸਭਨਾਂ ਨੂੰ ਵੇਖਿਆ ਸੀ, ਕਿਉਂਕਿ ਉਹ ਵੀ ਪਰਥ ਵਿਚ ਗਏ ਸਨ’’ (ਵੇਖੋ ਯੂਹੰਨਾ 2:23)।⁶

ਯਹੂਦੀਆਂ ਵਾਂਗ ਹੀ ਜਿਸੂ ਇੱਥੋਂ ਵੀ ਪ੍ਰਚਾਰ ਕਰਨ ਲੱਗਾ। ਮਰਕੁਸ ਨੇ ਲਿਖਿਆ ਹੈ ਕਿ ‘‘ਜਿਸੂ ਨੇ ਗਲੀਲ ਵਿਚ ਆ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ। ਅਤੇ ਆਖਿਆ, ਸਮਾਂ ਪੂਰਾ ਹੋਇਆ ਹੈ, ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆਇਆ ਹੈ; ਤੌਬਾ ਕਰੋ ਅਤੇ ਖੁਸ਼ਬੰਧੀ ਤੇ ਪਰਤਿੰਤੇ⁷ ਕਰੋ’’ (1:14, 15; ਵੇਖੋ ਮੱਤੀ 4:17)। ਲੂਕਾ ਨੇ ਲਿਖਿਆ ਹੈ, ‘‘... ਉਨ੍ਹਾਂ ਦੀਆਂ ਸਮਾਜਾਂ ਵਿਚ ਪ੍ਰਚਾਰ ਕਰਦਾ ਰਿਹਾ ਅਤੇ ਸਭ ਉਸ ਦੀ ਵੱਡਿਆਈ ਕਰਦੇ ਸਨ’’ (4:15)⁸ ਇਹ ਬਹੁਤ ਹੀ ਜ਼ਬਰਦਸਤ ਸੁਰੂਆਤ ਸੀ।

ਅੰਚੰਭੇ ਕੰਮ

ਯਹੂਦੀਆ ਵਿਚ ਰਹਿੰਦੇ ਹੋਏ ਜਿਸੂ ਨੇ ਅੰਚੰਭੇ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ। ਲੂਕਾ 4:14 ਉਕਿਹਿਦਾ ਹੈ ਕਿ ‘‘... ਜਿਸੂ ਆਤਮਾ ਦੀ ਸਮਰਥ ਨਾਲ ਭਰਿਆ ਹੋਇਆ ਗਲੀਲ ਵਿਚ ਪਰਤਿਆ।’’ ਇਹ ਜਿਸੂ ਵੱਲੋਂ ਮੌਜ਼ਜ਼ਾਂ ਰਾਹੀਂ ‘‘ਆਤਮਾ ਦੀ ਸਮਰਥ’’ ਵਿਖਾਉਣ ਦੀ ਗੱਲ ਹੈ। ਜਿਸੂ ਦੇ ਪਰਤਣ ਬਾਅਦ ਪਹਿਲਾ ਮੌਜ਼ਜ਼ਾ⁹ ਕਾਨਾ ਵਿਚ ਹੋਇਆ ਸੀ।

ਜਿਸੂ ਇਕ ਵਾਰ ਫੇਰ ਉੱਥੇ ਗਿਆ ‘‘ਜਿੱਥੇ ਉਸ ਨੇ ਪਾਣੀ ਨੂੰ ਮੈ ਬਣਾਇਆ ਸੀ’’ (ਯੂਹੰਨਾ 4:46)। ਸ਼ਾਇਦ ਨਥਾਨੀਏਲ ਨੇ, ਜਿਹੜਾ ਉੱਥੇ ਦਾ ਰਹਿਣ ਵਾਲਾ ਸੀ (ਯੂਹੰਨਾ 21:2), ਜਿਸੂ ਨੂੰ ਆਪਣੇ ਘਰ ਬੁਲਾਇਆ ਸੀ। ਨੇੜੇ ਕਫ਼ਰਨਾਹੂਮ ਵਿਚ¹⁰ ਰਾਜੇ ਦੇ ਇਕ ਕਰਮਚਾਰੀ¹¹ ਦਾ ਪੁੱਤਰ ‘‘ਮਰਨ ਨੂੰ ਸੀ’’ (ਯੂਹੰਨਾ 4:46, 47)। ਇਹ ਜਾਣ ਕੇ ਕਿ ਜਿਸੂ ਕਾਨਾ ਵਿਚ ਹੈ, ਉਸ ਆਪਣੇ ਪੁੱਤਰ ਨੂੰ ਚੰਗਾ ਕਰਨ ਲਈ ਉਸ ਅੱਗੇ ਬੇਨਤੀ ਕੀਤੀ।

ਉਸ ਹਾਕਮ ਨੇ ਯਿਸੂ ਨੂੰ ਕਫਰਨਾਹੂਮ ਵਿਚ ਜਾਣ ਦੀ ਬੇਨਤੀ ਕੀਤੀ, ਪਰ ਮਸੀਹ ਨੇ ਉਸ ਨੂੰ ਆਖਿਆ, ‘‘ਜਾਹ ਤੇਰਾ ਪੁੱਤਰ ਜਿੰਦਾ ਹੈ’’ (ਯੂਹੇਨਾ 4: 50)।¹² ਉਸ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਘਰ ਚਲਿਆ ਗਿਆ। ਘਰ ਪਹੁੰਚਣ ਦੇ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪੁੱਤਰ ਉਸੇ ਘੜੀ ਠੀਕ ਹੋ ਗਿਆ ਸੀ, ਜਦ ਯਿਸੂ ਨੇ ਆਖਿਆ ਸੀ ਕਿ ਉਹ ਜੀਉਂਦਾ ਹੈ (ਯੂਹੇਨਾ 4: 50–53)।¹³, ਬਾਦਸ਼ਾਹ ਦੇ ਇਸ ਕਰਿੰਦੇ ਨੇ ਪ੍ਰਭਾਵਿਤ ਹੋ ਕੇ ਆਪਣੇ ‘‘ਸਾਰੇ ਘਰਾਣੇ (ਸਮੇਤ) ਨਿਹਚਾ ਕੀਤੀ’’¹⁴ (ਯੂਹੇਨਾ 4: 53)।

ਇਸ ਅਤੇ ਹੋਰ ਮੌਜੂਦਿਆਂ ਨਾਲ ‘‘ਉਹਦਾ ਜਸ ਸਾਰੇ ਇਲਾਕੇ ਵਿਚ ਫੈਲ ਗਿਆ’’ (ਲੁਕਾ 4: 14)। ਹਰ ਜ਼ਬਾਨ ਤੇ ਯਿਸੂ ਦਾ ਨਾਮ ਚੜ੍ਹ ਗਿਆ ਸੀ।

ਕਫਰਨਾਹੂਮ ਵਿਚ ਜਾਣਾ

ਗਲੀਲ ਵਿਚ ਯਿਸੂ ਦੇ ਅੰਗਭਿਕ ਕੰਮਾਂ ਵਿਚ ਇਕ ਕਫਰਨਾਹੂਮ ਨੂੰ ਆਪਣੇ ਕੰਮਾਂ ਦਾ ਕੇਂਦਰ ਬਣਾਉਣਾ ਸੀ।¹⁵ ਮੱਤੀ ਨੇ ਲਿਖਿਆ ਹੈ ਕਿ ਯਿਸੂ ‘‘ਗਲੀਲ ਨੂੰ ਚਲਿਆ ਗਿਆ ਅਤੇ ਨਾਸਰਤ ਨੂੰ ਛੱਡ ਕੇ ਕਫਰਨਾਹੂਮ ਵਿਚ, ਜੋ ਸ਼ੀਲ ਦੇ ਕਿਨਾਰੇ ... ਜਾ ਕੇ ਰਹਿਣ ਲੱਗਾ’’ (ਮੱਤੀ 4: 12, 13)।¹⁶ ਕਫਰਨਾਹੂਮ ਵਿਚ ਯਿਸੂ ਦਾ ਕੋਈ ਨਿਵਾਸ ਨਹੀਂ ਸੀ (ਮੱਤੀ 8: 20)। ਪਰ ਉਸ ਦੇ ਚੇਲਿਆਂ ਨੇ ਰਹਿਣ ਲਈ ਉੱਥੇ ਕੁਝ ਜ਼ਰੂਰ ਬਣਾਇਆ (ਮਰਕੁਸ 1: 21, 29)। ਆਪਣੀ ਗਲੀਲੀ ਸੇਵਕਾਈ ਦੌਰਾਨ ਅਤੇ ਇਸ ਦੇ ਬਾਅਦ ਯਿਸੂ ਕਫਰਨਾਹੂਮ ਤੋਂ ਬਹੁਤ ਦੇਰ ਲਈ ਬਾਹਰ ਨਹੀਂ ਗਿਆ। ਉਹ ਬਾਹਰ ਉੱਥੋਂ ਜਾਂਦਾ ਅਤੇ ਵਾਪਸ ਆ ਜਾਂਦਾ ਸੀ (ਪੜ੍ਹੇ ਮਰਕੁਸ 1: 21, 29, 38; 2: 1)।

ਕਫਰਨਾਹੂਮ ‘‘ਜਬੂਲੁਨ ਅਤੇ ਨਫਤਾਲੀ ਦੇ ਦੇਸ਼ ਵਿਚ’’ ਸੀ (ਮੱਤੀ 4: 13), ਜੋ ਇਸਰਾਏਲ ਦੇ ਕਨਾਨ ਦੇ ਪ੍ਰਵੇਸ਼ ਦੇ ਸਮੇਂ ਉਨ੍ਹਾਂ ਦੇ ਗੋਤਰਾਂ ਨੂੰ ਦਿੱਤਾ ਗਿਆ ਸੀ, ਆਮ ਇਲਾਕਾ ਸੀ (ਯਹੋਸ਼ੂਆ 19)। ਮੱਤੀ ਨੇ ਆਪਣੇ ਪਾਥਕਾਂ ਨੂੰ ਸੂਚਿਤ ਕੀਤਾ ਹੈ ਕਿ ਯਿਸੂ ਦੇ ਉੱਥੇ ਜਾਣ ਨਾਲ ਮਸੀਹਾ ਬਾਰੇ ਕੀਤੀ ਗਈ ਇਕ ਪ੍ਰਸਿੱਧ ਭਵਿੱਖਬਾਣੀ ਪੂਰੀ ਹੋਈ (ਮੱਤੀ 4: 14–16; ਵੇਖੋ ਯਸਾਯਾਹ 9: 1, 217)।¹⁷

ਮਦਦ ਦੀ ਲੋੜ !

(ਮੱਤੀ 4:18-22; ਮਰਕੁਸ 1:16-20; ਲੁਕਾ 5:1-11)

ਯਿਸੂ ਲਈ ਉੱਤਰੀ ਰਾਜ ਵਿਚ ਜੋਰਦਾਰ ਕੈਂਪੇਨ ਸ਼ੁਰੂ ਕਰਨ ਲਈ ਪੂਰੀ ਜ਼ਮੀਨ ਤਿਆਰ ਹੋ ਚੁੱਕੀ ਸੀ। ਉਸ ਨੂੰ ਇਕ ਹੋਰ ਘਟਕ ਪੂਰਣਕਾਲਿਕ ਚੇਲਿਆਂ ਦੀ ਲੋੜ ਸੀ: । ਮੱਤੀ 4, ਮਰਕੁਸ 1, ਅਤੇ ਲੁਕਾ 5 ਚਾਰ ਮਛੇਰਿਆਂ ਪਤਰਸ, ਯੂਹੇਨਾ, ਯਾਕੂਬ, ਅੰਦ੍ਰੂਆਸ ਦੇ ਬੁਲਾਏ ਜਾਣ ਬਾਰੇ ਦੱਸਦੇ ਹਨ। ਇਹ ਉਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਸਭ ਲਈ ਦੂਜੀ ਬੁਲਾਹਟ ਸੀ, ਕਿਉਂਕਿ ਉਹ ਯਾਹੂਦੀਆਂ ਦੀ ਸੇਵਕਾਈ ਸਮੇਂ ਯਿਸੂ ਦੇ ਚੇਲੇ ਸਨ।¹⁸

ਆਪਣੇ ਅਧਿਐਨ ਵਿਚ ਅੱਗੇ ਅਸੀਂ ਵੇਖਦੇ ਹਾਂ ਕਿ ਚੇਲੇ ਬਣਨ ਲਈ ਯਿਸੂ ਦੀ ਬੁਲਾਹਟ ਦੇ ਤਿੰਨ ਚਰਣ ਸਨ। ਪਹਿਲਾ ਉਸ ਦੇ ਚੇਲੇ ਹੋ ਕੇ ਉਸ ਤੋਂ ਸਿੱਖਣ ਦਾ ਵਾਅਦਾ ਸੀ। ਇਸ ਬੁਲਾਹਟ ਲਈ ਘਰ ਅਤੇ ਕੰਮ ਕਾਜ ਛੱਡਣ ਦੀ ਲੋੜ ਨਹੀਂ ਸੀ, ਜਿਵੇਂ ਉਨ੍ਹਾਂ ਮਛੇਰਿਆਂ ਤੋਂ ਪਤਾ ਚੱਲਦਾ ਹੈ, ਜਿਹੜੇ ਆਪਣੇ ਪਿਛਲੇ ਕੰਮ ਵਿਚ ਲਗ ਗਏ ਸਨ। ਸੇਵਕਾਈ ਦੌਰਾਨ ਯਿਸੂ ਕੋਲ ਕਈ ਥੋੜ੍ਹੀ ਸਮਾਂ ਕੰਮ ਕਰਨ ਵਾਲੇ ਸੇਵਕ ਸਨ। ਇਕ ਵਾਰ ਉਸ ਨੇ ਪ੍ਰਚਾਰ ਕਰਨ ਲਈ ਸੱਤਰ ਚੇਲਿਆਂ ਨੂੰ ਭੇਜਿਆ ਸੀ (ਲੁਕਾ 10: 1–20)।

ਦੂਜਾ ਚਰਣ ਪੂਰਨਕਾਲਿਕ ਚੇਲੇ ਬਣਨ ਦਾ ਸੀ। ਇਹ ਬੁਲਾਹਟ ਨੂੰ ਕਬੂਲ ਕਰਨ ਵਾਲਿਆਂ ਨੂੰ ਯਿਸੂ ਨਾਲ ਜਾਣਾ ਅਤੇ ਰਹਿਣਾ ਜ਼ਰੂਰੀ ਸੀ। ਇਨ੍ਹਾਂ ਚੇਲਿਆਂ ਦੀ ਗਿਣਤੀ ਕਾਫੀ ਘੱਟ ਸੀ। ਸਾਡੀ

ਵਰਤਮਾਨ ਆਇਤ ਵਿਚ ਚੇਲਿਆਂ ਦਾ ਬੁਲਾਇਆ ਜਾਣਾ, ਇਸ ਦੂਜੀ ਸ਼ੋਣੀ ਵਿਚ ਆਉਂਦਾ ਹੈ।

ਤੀਜਾ ਚਰਣ ਤਦ ਆਉਣਾ ਸੀ, ਜਦ ਯਿਸੂ ਨੇ ਆਪਣੇ ਚੇਲਿਆਂ ਵਿੱਚੋਂ ਬਾਰਾਂ ਨੂੰ ਰਸੂਲ ਚੁਣਨਾ ਸੀ। ਉਸ ਯਾਦਗਾਰੀ ਘਟਨਾ ਦਾ ਅਸੀਂ ਬਾਅਦ ਵਿਚ ਜ਼ਰੂਰ ਅਧਿਐਨ ਕਰਾਂਗੇ। ਪਰ ਅਜੇ ਅਸੀਂ ਯਿਸੂ ਦੇ ਪੱਕੇ ਸਾਥੀ ਬਣਨ ਲਈ ਚਾਰ ਮਛੇਰਿਆਂ ਦੇ ਬੁਲਾਏ ਜਾਣ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਾਂ।

ਇੰਜੀਲ ਦੇ ਤਿੰਨੇ ਸਹਿਦਰਸੀ ਵਿਰਤਾਂਤ ਇਸ ਬੁਲਾਏ ਜਾਣ ਬਾਰੇ ਦੱਸਦੇ ਹਨ। ਤਿੰਨ ਆਇਤਾਂ ਵਿਚ ਇਕ ਹੀ ਗੱਲ ਨੂੰ ਇਕੱਠੇ ਕਰਨ ਦੀ ਅੱਖਿਆਈ ਪਤਾ ਲਗਦੀ ਹੈ। ਮੱਤੀ ਅਤੇ ਮਰਕੁਸ ਉਨ੍ਹਾਂ ਚਾਰ ਲੋਕਾਂ ਬਾਰੇ ਦੱਸਦੇ ਹਨ, ਜਿਨ੍ਹਾਂ ਨੂੰ ਬੁਲਾਇਆ ਜਾਂਦਾ ਹੈ, ਜਦ ਕਿ ਲੂਕਾ ਸਿਰਫ ਤਿੰਨ ਦਾ ਜ਼ਿਕਰ ਕਰਦਾ ਹੈ। ਜੇ ਤੁਹਾਨੂੰ ਸਿਰਫ ਮੱਤੀ ਅਤੇ ਮਰਕੁਸ ਦਾ ਵਿਰਤਾਂਤ ਪੜ੍ਹਨਾ ਹੋਵੇ ਤਾਂ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਕੋਈ ਹੋਰ ਵੀ ਸੀ। ਪਰ ਲੂਕਾ ਨੇ ਲਿਖਿਆ ਕਿ ਯਿਸੂ ਭੀੜ ਵਿਚ ਪ੍ਰਚਾਰ ਕਰਦਾ ਸੀ।

ਇਨ੍ਹਾਂ ਫਰਕਾਂ ਦੇ ਕਾਰਣ ਕੁਝ ਲੋਕਾਂ ਨੇ ਸਿੱਟਾ ਕੌਂਡਿਆ ਕਿ ਲੂਕਾ ਸਾਨੂੰ ਮੱਤੀ ਅਤੇ ਮਰਕੁਸ ਦੇ ਵਿਰਤਾਂਤ ਤੋਂ ਵੱਖਰੀ ਘਟਨਾ ਸੁਣਾ ਰਿਹਾ ਸੀ। ਪਰ ਬਹੁਤ ਸਾਰੇ ਵੇਰਵਿਆਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਉਹ ਘਟਨਾ ਹੈ। ਤਿੰਨ ਵਿਰਤਾਂਤਾਂ ਵਿਚ ਜ਼ਿਕਰ ਹੈ: (1) ਉਹੀ ਥਾਂ— ਗਲੀਲ ਦੀ ਝੀਲ¹⁹ (ਮੱਤੀ 4: 18; ਮਰਕੁਸ 1: 16; ਲੂਕਾ 5: 1); (2) ਤਿੰਨੇ ਉਹੀ ਲੋਕ ਹਨ— ਪਤਰਸ, ਯਾਕੂਬ ਅਤੇ ਯੂਹੰਨਾ (ਮੱਤੀ 4: 18, 21; ਮਰਕੁਸ 1: 16, 19; ਲੂਕਾ 5: 3, 10²⁰); (3) ਉਹੀ ਗਤੀਵਿਧੀ ਜਾਲ ਸਾਫ਼ ਕਰਨਾ/ਸੁਧਾਰਨਾ (ਮੱਤੀ 4: 21; ਮਰਕੁਸ 1: 19; ਲੂਕਾ 5: 2); (4) ਉਹੀ ਬੁਲਾਹਟ— ਮਨੁੱਖਾਂ ਨੂੰ ਫੜ੍ਹਨ ਵਾਲੇ ਬਣਨਾ (ਮੱਤੀ 4: 19; ਮਰਕੁਸ 1: 17; ਲੂਕਾ 5: 10); ਅਤੇ (5) ਉਹੀ ਜਵਾਬ— ਛੱਡ ਕੇ ਉਹਦੇ ਪਿੱਛੇ ਹੋ ਜਾਣਾ (ਮੱਤੀ 4: 20, 22; ਮਰਕੁਸ 1: 18, 20; ਲੂਕਾ 5: 11)।

ਜੇ ਇਕ ਹੀ ਮੌਕੇ ਦੀ ਗੱਲ ਹੈ ਤਾਂ ਇਨ੍ਹਾਂ ਵਿਰਤਾਂਤਾਂ ਵਿਚ ਮੇਲ ਕਿਵੇਂ ਹੋ ਸਕਦਾ ਹੈ? ਅਗਲੇ ਦਿੱਤੇ ਤੇ ਵਿਚਾਰ ਕਰੋ²¹

ਯਿਸੂ ਅਤੇ ਉਹਦੇ ਚੇਲਿਆਂ ਦੇ ਗਲੀਲ ਵਿਚ ਵਾਪਸ ਆਉਣ ਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰੂਆਸ ਚਹੁੰ ਹੀ ਚੇਲਿਆਂ ਨੇ ਆਪਣੇ ਕੰਮ ਤੇ ਭਾਵ ਗਲੀਲ ਦੀ ਝੀਲ ਤੇ ਮੱਛੀਆਂ ਫੜ੍ਹਨ ਗਏ ਸਨ। ਇਕ ਸਵੇਰ, ਯਿਸੂ ਝੀਲ ਦੇ ਤਤ ਤੇ ਉਨ੍ਹਾਂ ਦੇ ਕੋਲ ਹੀ ਜਿੱਥੇ ਉਹ ਮੱਛੀਆਂ ਫੜ੍ਹਦੇ ਸਨ, ਘੁੰਮ ਰਿਹਾ ਸੀ। ਸਾਰੀ ਰਾਤ ਕੋਸ਼ਿਸ਼ ਕਰਨ ਤੇ ਕੁਝ ਹੱਥ ਨਾ ਆਉਣ ਤੇ, ਯਾਕੂਬ ਅਤੇ ਯੂਹੰਨਾ ਥੱਕ ਕੇ ਆਪਣੇ ਜਾਲ ਸਾਫ਼ ਕਰ ਰਹੇ ਸਨ ਅਤੇ ਸੁਧਾਰ ਰਹੇ ਸਨ। ਦੂਜਿਆਂ ਨਾਲੋਂ ਵੱਧ ਜਿੱਦੇ ਪਤਰਸ ਨੇ ਕੋਸ਼ਿਸ਼ ਜਾਰੀ ਰੱਖੀ; ਆਖਰ ਉਸ ਨੂੰ ਵੀ ਹਾਰ ਮੰਨਣੀ ਪਈ। ਉਹ ਅਤੇ ਅੰਦ੍ਰੂਆਸ ਦੋਵੇਂ ਬਾਹਰ ਆ ਗਏ।

ਉਸੇ ਸਮੇਂ ਇਹ ਗੱਲ ਫੈਲ ਗਈ ਕਿ ਯਿਸੂ ਉਥੋਂ ਹੈ। ਭੀੜ ਇਕੱਠੀ ਹੋ ਗਈ। ਯਿਸੂ ਉਨ੍ਹਾਂ ਵਿਚ ਪ੍ਰਚਾਰ ਕਰਨ ਲੱਗਾ। ਲੋਕਾਂ ਦੇ ਦਬਾਅ ਪਾਉਣ ਤੇ ਉਹ ਪਤਰਸ ਦੀ ਬੇੜੀ ਵਿਚ ਬੈਠ ਗਿਆ ਅਤੇ ਬੇੜੀ ਨੂੰ ਥੋੜਾ ਅੱਗੇ ਸਰਕਾਰੂਣ ਨੂੰ ਆਖਿਆ। ਉਸ ਨੇ ਬੇੜੀ ਤੋਂ ਹੀ ਆਪਣਾ ਸਰਮਨ ਦਿੱਤਾ।

ਇਸ ਦੇ ਬਾਅਦ ਇਕ ਅਸਮਾਨ ਅਚਰਜ ਕੰਮ ਹੋਇਆ: ਮੱਛੀਆਂ ਦਾ ਅਦਭੁਤ ਢੰਗ ਨਾਲ ਫਿੜਿਆ ਜਾਣਾ, ਜਿਸ ਤੋਂ ਮਛੇ ਹੋਰਾਨ ਹੋ ਗਏ ਅਤੇ ਪਤਰਸ ਗੈਡਿਆਂ ਤਕ ਝੁਕਣ ਨੂੰ ਮਜ਼ਬੂਰ ਹੋ ਗਿਆ।²² ਇੱਜ ਯਿਸੂ ਨੇ ਆਪਣੀ ਪ੍ਰਕਾਰ ਦਾ ਜਵਾਬ ਦੇਣ ਲਈ ਇਨ੍ਹਾਂ ਮਛੇਰਿਆਂ ਦੇ ਮਨਾਂ ਨੂੰ ਤਿਆਰ ਕੀਤਾ। ਮੱਤੀ ਨੇ ਇਸ ਬੁਲਾਹਟ ਅਤੇ ਉਨ੍ਹਾਂ ਦੇ ਜਵਾਬ ਨੂੰ ਲਿਖਿਆ ਹੈ: “ਅਤੇ ਉਸ ਨੇ ਆਖਿਆ, ਮੇਰੇ ਪਿੱਛੇ ਚਲੇ ਆਓ, ਮੈਂ ਤੁਹਾਨੂੰ ਮਨੁੱਖਾਂ ਨੂੰ ਫੜ੍ਹਨ ਵਾਲੇ ਬਣਾਵਾਂਗਾ।”²³ ਉਹ ਝੱਟ ਜਾਲ ਛੱਡ ਕੇ ਉਸ ਦੇ ਪਿੱਛੇ ਹੋ ਗਏ” (ਮੱਤੀ 4: 19, 20; ਵੇਖੋ 4: 21, 22; ਮਰਕੁਸ 1: 17-20)। ਲੂਕਾ ਦਾ ਵਿਰਤਾਂਤ ਮੂਲ ਉਹੀ ਹੈ ਜਿਸ ਵਿਚ ਉਸ ਨੇ ਯਿਸੂ ਦੀ ਬੁਲਾਹਟ ਅਤੇ ਉਨ੍ਹਾਂ ਦੇ ਜਵਾਬ ਨੂੰ ਇਨ੍ਹਾਂ ਸ਼ਬਦਾਂ ਵਿਚ ਆਖਿਆ: “... ਹੁਣ ਤੋਂ ਤੂੰ ਮਨੁੱਖਾਂ ਨੂੰ ਜੀਉਂਦਾ ਫਿੜਿਆ ਕਰੇਗਾ ਅਤੇ ਉਹ ਬੋੜੀਆਂ

ਕੰਢੇ ਲਿਆਏ ਅਤੇ ਸਭ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ' (ਲੁਕਾ 5:10, 11)।

ਇੰਜ, ਯਿਸੂ ਨੇ ਸਭ ਤੋਂ ਪਹਿਲੇ ਪੱਕੇ ਅਤੇ ਹਰ ਵੇਲੇ ਉਸ ਦੇ ਨਾਲ ਰਹਿਣ ਵਾਲੇ ਚੇਲੇ ਬਣਨ ਲਈ ਬੁਲਾਇਆ। ਇਸ ਘਟਨਾ ਦੇ ਦੂਰਅੰਦੇਸ਼ੀ ਨਤੀਜੇ ਨਿਕਲੇ। ਹੁਣ ਯਿਸੂ ਨੇ ਸਿਰਫ ਇਨ੍ਹਾਂ ਦੇ ਦਿਨ ਰਾਤ ਨਾਲ ਰਹਿਣਾ ਸੀ, ਸਗੋਂ ਇਹ ਚਾਰ ਜਣੇ ਰਸੂਲਾਂ ਦੇ ਰੂਪ ਵਿਚ ਚੁਣੇ ਜਾਣ ਵਾਲੇ ਬਾਵੁਆਂ ਦੇ ਸਮੂਹ ਦਾ ਇਕ ਤਿਹਾਈ ਹਿੱਸਾ ਵੀ ਹੋਣੇ ਸਨ। ਇਸ ਦੇ ਇਲਾਵਾ, ਇਨ੍ਹਾਂ ਵਿਚ ਤਿੰਨ ਯਿਸੂ ਦੇ 'ਬੇਹੋਦ ਨਜ਼ਦੀਕੀ' ਲੋਕਾਂ ਵਿੱਚੋਂ ਗਿਣੇ ਜਾਣੇ ਸਨ (ਮਰਕੁਸ 5:37; 9:2; 14:33)।

ਸਾਰ

ਗਲੀਲ ਵਿਚ ਯਿਸੂ ਦੀ ਸੇਵਕਾਈ ਲਈ ਪੂਰੀ ਤਿਆਰੀ ਹੋ ਚੁੱਕੀ ਸੀ। ਅਗਲੇ ਪਾਠ ਵਿਚ, ਅਸੀਂ ਵੇਖਾਂਗੇ ਕਿ ਯਿਸੂ ਨੇ ਆਪਣੇ ਪ੍ਰਚਾਰਕ ਅਤੇ ਇਸ ਖੇਤਰ ਵਿਚ ਚੰਗਿਆਈ ਦੀਆਂ ਯਾਤਰਾਵਾਂ ਦਾ ਅੰਤ ਕਿਵੇਂ ਕੀਤਾ। ਚਮਤਕਾਰੀ ਦਿਨ ਆਉਣ ਵਾਲੇ ਸਨ।

ਟਿੱਪਣੀਆਂ

¹ਵੇਖੋ ਮੱਤੀ 14: 1–12; ਮਰਕੁਸ 6: 14–29. ²ਇਸ ਕਿਤਾਬ ਵਿਚ ਸਫ਼ਾ 171 ਤੇ 'ਕੁਝ ਹੋਰੋਦੇਸ' ਚਾਰਟ ਵੇਖੋ। ³ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਏਨੋਨ (ਯੂਹੇਨਾ 3:23) ਯਹੂਦੀਆਂ ਦੇ ਦੱਖਣ ਵਿਚ ਸੀ। ਇਹ ਸਾਮਰੀਆ ਵਿਚ ਹੋ ਸਕਦਾ ਹੈ। ⁴ਯੂਹੇਨਾ 4:8 ਵਿਚ ਸਾਨੂੰ ਪਤਾ ਲਗਦਾ ਹੈ ਕਿ ਯਿਸੂ ਦੇ ਚੇਲੇ ਉਸ ਦੇ ਕੋਲ ਹੀ ਜਾਂਦੇ ਸਨ। ⁵ਸਫ਼ਾ 176 ਤੇ 'ਇਸ ਕਿਤਾਬ ਵਿਚ ਦਿੱਤੇ ਮਸੀਹ ਦੇ ਸਫ਼ਰ' ਚਾਰਟ ਵੇਖੋ। ⁶ਯੂਹੇਨਾ 4:44 ਵਿਚ ਯੂਹੇਨਾ ਨੇ ਇਕ ਅਜੀਬ ਟਿੱਪਣੀ ਜੋੜੀ ਹੈ। ਅਸੀਂ ਪੜ੍ਹਦੇ ਹਾਂ 'ਕਿਉਂਕਿ ਯਿਸੂ ਨੇ ਆਪ ਹੀ ਗਵਾਹੀ ਦਿੱਤੀ ਹੈ ਕਿ ਨਈ ਆਪਣੇ ਦੇਸ਼ ਵਿਚ ਆਦਰ ਨਹੀਂ ਪਾਉਂਦਾ ਹੈ।' ਯਿਸੂ ਦੇ ਯਹੂਦੀਆਂ ਵਿਚ ਆਉਣ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ, ਪਰ ਇੰਜੀਲ ਦੇ ਵਿਰਾਤਾਂ ਵਿਚ ਬਾਕੀ ਹਰ ਥਾਂ, ਗਲੀਲ ਨੂੰ ਯਿਸੂ ਦੇ 'ਆਪਣੇ ਦੇਸ਼' ਦੇ ਰੂਪ ਵਿਚ ਵਿਖਾਇਆ ਗਿਆ ਹੈ। ਸਾਇਦ ਉਹ ਇਸ ਵਿਚਾਰ ਦਾ ਸੰਕੇਤ ਦੇਣ ਲਈ ਹੈ ਕਿ ਯਿਸੂ ਜਾਣਦਾ ਸੀ ਗਲੀਲ ਵਿਚ ਜੋਸ਼ ਨਾਲ ਉਸ ਦਾ ਸਵਾਗਤ ਸਥਾਈ ਨਹੀਂ ਹੈ (ਵੇਖੋ ਮੱਤੀ 13:57; ਮਰਕੁਸ 6:4; ਲੁਕਾ 4:24)। ⁷'ਤੌਬਾ ਕਰੋ ਅਤੇ ਪਰਤੀਤ ਕਰੋ' ਕੁਝ ਅਟਪਟਾ ਲਗਦਾ ਹੈ। ਆਮ ਕਰਕੇ ਲੋਕ ਪਹਿਲਾਂ ਯਿਸੂ ਵਿਚ ਯਕੀਨ ਕਰਨ ਲਈ ਆਉਂਦੇ ਹਨ ਜੋ ਉਨ੍ਹਾਂ ਦੇ ਪਾਪਾਂ ਤੋਂ ਤੌਬਾ ਕਰਨ ਦਾ ਕਾਰਣ ਬਣਦਾ ਹੈ। ਯਾਦ ਰੱਖੋ ਕਿ ਯਿਸੂ ਯਹੂਦੀਆਂ ਵਿਚ ਪ੍ਰਚਾਰ ਕਰਦਾ ਸੀ, ਜਿਨ੍ਹਾਂ ਦਾ ਪਹਿਲਾਂ ਤੋਂ ਖੁਦਾ ਵਿਚ ਯਕੀਨ ਸੀ ਅਤੇ ਵਚਨ ਦੀ ਥੋੜ੍ਹੀ ਬਹੁਤ ਜਾਣਕਾਰੀ ਵੀ। ਉਨ੍ਹਾਂ ਨੂੰ ਪਹਿਲਾਂ ਖੁਦਾ ਦੀ ਸ਼ਰੂਆਤ ਦਾ ਪਾਲਣਾ ਕਰਨ ਲਈ ਤੌਬਾ ਕਰਨ ਦੀ ਲੋੜ ਸੀ। ਫਿਰ ਉਨ੍ਹਾਂ ਨੂੰ ਮਸੀਹਾ (ਖਿਸਟਸ) ਨੂੰ ਜਾਣ ਅਤੇ ਉਸ ਵਿਚ ਯਕੀਨ ਕਰਨ ਦੀ ਲੋੜ ਸੀ। ⁸ਅਕਸਰ ਸਿਨਾਗੋਂਗ ਵਿਚ ਸੱਬਤ ਵਾਲੇ ਦਿਨ ਦੇ ਵਾਕ ਰਸਾਈ ਸਭਾਵਾਂ ਹੁੰਦੀਆਂ ਸਨ; ਇਕ ਵਾਰ ਸੋਮਵਾਰ ਨੂੰ ਅਤੇ ਇਕ ਵਾਰ ਵੀਰਵਾਰ ਨੂੰ। ਕਈ ਨਗਰਾਂ ਵਿਚ ਸੋਮਵਾਰ ਅਤੇ ਕਈਆਂ ਵਿਚ ਵੀਰਵਾਰ, 'ਬਜ਼ਾਰ ਦੇ ਦਿਨ' ਹੁੰਦੇ ਸਨ, ਜਿਨ੍ਹਾਂ ਵਿਚ ਕਾਫ਼ੀ ਭੀਜ਼ ਹੁੰਦੀ ਸੀ। ਬਾਕੀ ਸਮਿਆਂ ਤੇ ਕੋਈ ਸਭਾ ਕਰਨ ਲਈ ਵੀ ਸਿਨਾਗੋਂਗ ਨੂੰ ਖੋਲ੍ਹਿਆ ਜਾ ਸਕਦਾ ਸੀ। ਇਨ੍ਹਾਂ ਹਾਲਾਤ ਵਿਚ ਯਿਸੂ ਨੂੰ ਸਿਖਾਉਣ ਦਾ ਚੰਗਾ ਮੌਕਾ ਮਿਲ ਜਾਂਦਾ ਸੀ। ⁹ਯੂਹੇਨਾ 4:54 ਵਾਲਾ 'ਦੂਜਾ ਨਿਸ਼ਾਨ' ਸਾਫ਼ ਹੈ ਕਿ ਗਲੀਲ ਵਿਚ ਕੀਤੇ ਗਏ ਦੂਜੇ ਮੌਜੜੇ ਨੂੰ ਆਖਿਆ ਗਿਆ ਹੈ; ਪਹਿਲਾ ਨਿਸ਼ਾਨ ਜਾਂ ਮੌਜੜਜ਼ਾ ਪਾਣੀ ਦੀ ਮੈਡ ਬਣਨਾ ਸੀ (2:11), ਅਤੇ ਇਹ ਦੂਜਾ ਨਿਸ਼ਾਨ ਸੀ। ਯਕੀਨੀ ਹੀ ਯਿਸੂ ਨੇ ਯਹੂਦੀਆਂ ਵਿਚ ਰਹਿੰਦਿਆਂ ਨਿਸ਼ਾਨ/ਮੌਜੜਜ਼ੇ ਵੀ ਕੀਤੇ ਸਨ (2:23; 3:2)। ¹⁰ਕਛੁਰਨਾਹੂਮ ਕਾਨਾ ਦੇ ਉੱਤਰ ਵੱਲ ਵੀਹ ਜਾਂ ਇਸ ਤੋਂ ਵੱਧ ਮੀਲ ਪੂਰਬ ਵੱਲ (ਸਫ਼ਾ

171 ਤੇ ‘‘ਇਸ ਕਿਤਾਬ ਵਿਚ ਦਿੱਤੇ ਮਸੀਹ ਦੇ ਸਫਰ’’ ਚਾਰਟ ਵੀ ਵੇਖੋ)।

¹ਨਿੱਜੀ, ਸ਼ਾਇਦ ਹੋਰੋਦੇਸ ਦੇ ਦਰਬਾਰ ਦਾ ਕੋਈ ਹਾਕਮ ਸੀ। ²ਇਸ ਹਾਕਮ ਨੂੰ ਯਿਸੂ ਦਾ ਅੰਤਿਕ ਜਵਾਬ (ਯੂਹੇਨਾ 4:48) ਅਸਮਾਨ ਹੀ ਹੈ। ਧਿਆਨ ਦਿਓ ਕਿ ਇਹ ਉਸ ਨੂੰ ਨਿੱਜੀ ਡਾਂਟ ਨਹੀਂ, ਬਲਕਿ ਆਮ ਮਨੁੱਖੀ ਕੌਮ ਲਈ ਇਕ ਇਲਜ਼ਾਮ ਸੀ। ਯੁਨਾਨੀ ਭਾਸ਼ਾ ਵਿਚ ‘‘ਤੁਸੀਂ’’ ਬਹੁਵਰਚਨ ਹੈ। ਸ਼ਾਇਦ ਯਿਸੂ ਸਾਮਰੀਆਂ ਨਾਲ ਗਲਾਤੀਆਂ ਦੀਆਂ ਤੁਲਨਾ ਕਰ ਰਿਹਾ ਸੀ, ਜਿਨ੍ਹਾਂ ਨੇ ‘‘ਉਸ ਦੇ ਵਚਨ ਦੇ ਕਾਰਣ’’ (ਆਇਤ 41) ਮੋਅਜ਼ਜ਼ਿਆਂ ਦੀ ਲੋੜ ਦੇ ਬਿਨਾਂ ਵਿਸ਼ਵਾਸ ਕੀਤਾ ਸੀ। ਸ਼ਾਇਦ ਇਹ ਸ਼ਬਦ ਮਨੁੱਖ ਦੇ ਵਿਸ਼ਵਾਸ ਨੂੰ ਪਰਖਣ ਲਈ ਸਨ। ਜੇ ਵੀ ਹੋਵੇ ਇਹ ਸ਼ਬਦ ਉਸ ਹਾਕਮ ਨੂੰ ਰੋਕਦੇ ਨਹੀਂ ਹਨ, ਜਿਸ ਨੇ ਯਿਸੂ ਵਿਚ ਵਿਸ਼ਵਾਸ ਕਰ ਲਿਆ ਸੀ। ³ਇਹ ਮੱਤੀ 8:5-13 ਅਤੇ ਲੂਕਾ 7:1-10 ਵਾਲੀ ਸੂਬੇਦਾਰ ਦੇ ਸੇਵਕ ਦੀ ਚੰਗਿਆਈ; ਮੱਤੀ 15:22-28 ਅਤੇ ਮਰਹਸ 7:25-30 ਕਨਾਨੀ ਔਰਤ ਦੀ ਬੇਟੀ ਦੀ ਚੰਗਿਆਈ; ਅਤੇ ਲੂਕਾ 17:11-37 ਵਾਲੇ ਦਸ ਕੋੜੀਆਂ ਨੂੰ ਚੰਗਿਆਈ ਸਾਡੇ ਉਨਾਂ ਚਾਰ ਗਿਆਤ ਚੰਗਿਆਈਆਂ ਵਿੱਚੋਂ ਇਕ ਹੈ, ਜਿਹੜੀ ਯਿਸੂ ਨੇ ਦੂਰੋਂ ਕੀਤੀ ਸੀ। ⁴ਆਪਣੇ ਘਰ ਦੇ ਲੋਕਾਂ ਨਾਲ ਆਪਣੇ ਕੋਸ਼ਿਸ਼ ਨੂੰ ਸਾਂਝਾ ਕਰਨ ਦੀ ਇਹ ਸ਼ਲਾਘਾ ਯੋਗ ਮਿਸਾਲ ਹੈ। ⁵ਯਿਸੂ ਪਹਿਲਾਂ ਕਫਰਨਾਹੂਮ ਵਿਚ ਗਿਆ (ਵੇਖੋ ਯੂਹੇਨਾ 2:12)। ⁶ਕਈ ਇਕ ਰੂਪ ਇਹ ਸਮਝਾਉਣ ਲਈ ਕਿ ਯਿਸੂ ਨਾਸਰਤ ਤੋਂ ਕਫਰਨਾਹੂਮ ਵਿਚ ਕਿਉਂ ਗਿਆ, ਇੱਥੋਂ ਲੂਕਾ 4:16-30 ਜੋੜਿਆ ਜਾਂਦਾ ਹੈ। ਇਨ੍ਹਾਂ ਦੋ ਕਾਰਣਾਂ ਨੂੰ ਸ਼ਾਮਿਲ ਨਹੀਂ ਕਰਦਾ ਹਾਂ: (1) ਇਸ ਆਇਤ ਵਿਚ ਦੱਸਿਆ ਗਿਆ ਹੈ ਕਿ ‘‘ਕਫਰਨਾਹੂਮ ਵਿਚ ਕੀਤਾ ਗਿਆ’’ ਕੰਮ ਕੀ ਸੀ (ਲੂਕਾ 4:23), (2) ਠੁਕਰਾਏ ਜਾਣ ਦੇ ਸਿਖਰ ਗਲੀਲ ਵਿਚ ਯਿਸੂ ਦੀ ਸੇਵਕਾਈ ਦੇ ਆਖਰੀ ਹਿੱਸੇ ਨਾਲ ਬਹੁਤ ਮੇਲ ਖਾਂਦੀ ਹੈ, ਤੁਸੀਂ ਇਕ ਕਹਾਣੀ ਵੀ ਜੋੜ ਸਕਦੇ ਹੋ। ⁷ਇਸ ਨਵੂਵਤ ਦੀਆਂ 6 ਅਤੇ 7 ਆਇਤਾਂ ਪੜ੍ਹੋ ਜਿਨ੍ਹਾਂ ਤੋਂ ਤੁਸੀਂ ਬਹੁਤ ਜਾਣੂ ਹੋ। ⁸ਯੂਹੇਨਾ 1:40, 41 ਖਾਸ ਤੌਰ ਤੇ ਅੰਦ੍ਰੀਆਸ ਅਤੇ ਪਤਰਸ ਦਾ ਜ਼ਿਕਰ ਕਰਦੀ ਹੈ। ਪਹਿਲਾਂ ਅਸੀਂ ਧਿਆਨ ਦਿੱਤਾ ਸੀ ਕਿ ਅਨਾਮ ਚੇਲਾ (ਯੂਹੇਨਾ 1:37, 40) ਯੂਹੇਨਾ ਹੀ ਹੋਵੇਗਾ। ਅਸੀਂ ਇਹ ਵੀ ਕਿਆਛਾ ਲਾਇਆ ਸੀ ਕਿ ਇਸ ਸ਼ਬਦ ਰਚਨਾ ਤੋਂ ਸੁਝਾਅ ਮਿਲ ਸਕਦਾ ਹੈ ਕਿ ਯੂਹੇਨਾ ਨੇ ਆਪਣੇ ਭਰਾ ਯਾਕੂਬ ਨੂੰ ਉਵੇਂ ਹੀ ਲੱਭਿਆ ਜਿਵੇਂ ਅੰਦ੍ਰੀਆਸ ਨੇ ਆਪਣੇ ਭਰਾ ਪਤਰਸ ਨੂੰ। ⁹ਲੂਕਾ ‘‘ਗੰਨੇਸਰਤ ਦੀ ਝੀਲ’’ ਦਾ ਨਕਸ਼ਾ (5:1) ਦੱਸਦਾ ਹੈ ਕਿ ਇਹ ਗਲੀਲ ਦੀ ਝੀਲ ਦਾ ਹੀ ਦੂਜਾ ਨਾਮ ਸੀ। ਸਫ਼ਾ 172 ਤੇ ‘‘ਗਲੀਲ ਦੀ ਝੀਲ’’ ਦਾ ਨਕਸ਼ਾ ਵੇਖੋ। ¹⁰ਮੱਤੀ ਅਤੇ ਮਰਹਸ ਵੀ ਚੌਥੇ ਆਦਮੀ, ਅੰਦ੍ਰੀਆਸ ਦੇ ਬਾਰੇ ਦੱਸਦੇ ਹਨ। ਲੂਕਾ ਖਾਸ ਤੌਰ ਤੇ ਅੰਦ੍ਰੀਆਸ ਦਾ ਜ਼ਿਕਰ ਨਹੀਂ ਕਰਦਾ ਹੈ, ਪਰ ਪਤਰਸ ਨਾਲ ਬੇੜੀ ਵਿਚ ਕੋਈ ਹੋਰ ਸੀ, ਜਿਹੜਾ ਯਾਕੂਬ ਜਾਂ ਯੂਹੇਨਾ ਨਹੀਂ ਸੀ (ਲੂਕਾ 5:6, 7, 10)। ਉਸ ਦਾ ਭਰਾ ਅੰਦ੍ਰੀਆਸ ਉਸ ਦੇ ਨਾਲ ਮਛੇਰਿਆਂ ਦੇ ਰੂਪ ਵਿਚ ਕੰਮ ਕਰਦਾ ਸੀ (ਮੱਤੀ 4:18)।

²¹ਵੇਰਵਿਆਂ ਵਿਚ ਛਰਕ ਹੋਣ ਕਰਕੇ ਏਨਾ ਜਾਣਨਾ ਹੀ ਕਾਢ ਰੁੰਦਾ ਹੈ ਕਿ ਇਹ ਛਰਕ ਢੂਰ ਕੀਤੇ ਜਾ ਸਕਦੇ ਹਨ, ਭਾਵੇਂ ਸਾਨੂੰ ਇਹ ਪਤਾ ਨਹੀਂ ਹੋਵੇ ਕਿ ਇਹ ਕਿਵੇਂ ਹੋ ਸਕਦਾ ਹੈ। ²²ਇਨ੍ਹਾਂ ਘਟਨਾਵਾਂ ਤੇ ਵਿਸਥਾਰ ਨਾਲ ਚਰਚਾ ਲਈ ‘‘ਸ਼ਿਗਿਰਦੀ ਲਈ ਸੱਦਾ’’ ਪਾਠ ਵੇਖੋ। ²³‘‘ਆਓ ਮੈਂ ਤੁਹਾਨੂੰ ਦੱਸਾਂ’’ ਸ਼ਬਦਾਂ ਤੇ ਖਾਸ ਜ਼ੋਰ ਦੇਣ ਲਈ ਵਿੱਲ ਐਂਡਰਸਨ ਦੇ ਲੈਕਚਰ ਨੋਟਸ ਵਿਚ: ‘‘ਕੋਈ ਆਪਣੇ ਆਪ ਇੰਜੀਨੀਅਰ ਤਾਂ ਬਣ ਸਕਦਾ ਹੈ, ਪਰ ਆਪਣੇ ਆਪ ਮਸੀਹੀ ਨਹੀਂ ਬਣ ਸਕਦਾ’’ (ਵਿੱਲ ਐਂਡ ਵਾਰੇਨ, ਕਲਾਸ ਸਿਲੇਬਸ, ਦ ਲਾਈਫ਼ ਆਫ਼ ਬ੍ਰਾਈਸਟ: ਦ ਸਿਨੋਪਟਿਕ ਗੌਸਪਲ, ਹਾਰਡਿੰਗ ਯੂਨੀਵਰਸਿਟੀ 1991, 16)।